

## ਸਿਵਲ ਫੁਟਕਲ

ਸ਼ਮਸ਼ੇਰ ਰਹਿਦੁਰ, I. ਮਨੋਹਰ ਲਾਲ ਅਤੇ ਹੋਰ- ਪਟੀਸ਼ਨਰ।

ਬਨਾਮ

ਸੈਟਲਮੈਂਟ ਅਫਸਰ, ਹੋਲਡ-  
ਇਨੋਸ ਦਾ ਇਕਸੁਰੀਕਰਨ ਅਤੇ ਇਕ ਹੋਰ, -ਜਵਾਬਦਾਤਾ।

1963 ਦੀ ਸਿਵਲ ਰਿੱਟ ਨੰ. 1264.

ਈਸਟ ਪੰਜਾਬ ਹੋਲਡਿੰਗਜ਼ (ਸਮਾਜਿਕਤਾ ਅਤੇ ਸ਼ੇਖੀ ਦੀ ਰੋਕਥਾਮ-1964 ਦਾ ਜ਼ਿਕਰ) . ਲੇਟ (1948 ਦਾ ਐਲ) —ਸ. 2 (bb)- ਲਈ ਜ਼ਮੀਨ ਦਾ ਰਾਖਵਾਂਕਰਨ। ਘੁਮਿਆਰ, ਨਹਿਰੀ ਨਾਬਾਲਗਾਂ ਲਈ ਅਤੇ ਪੰਚਾਇਤ ਨੂੰ ਆਮਦਨ ਪ੍ਰਦਾਨ ਲਈ—ਚਾਹੇ ਸਾਂਝੇ ਉਦੇਸ਼ਾਂ ਲਈ।

ਮੰਨਿਆ ਜਾਂਦਾ ਹੈ ਕਿ ਈਸਟ ਪੰਜਾਬ ਹੋਲਡਿੰਗਜ਼ (ਕੰਸੋਲਿਡੇਸ਼ਨ ਐਂਡ ਪ੍ਰੀਵੇਨਸ਼ਨ ਆਫ ਫਰੈਗਮੈਂਟੇਸ਼ਨ) ਐਕਟ, 1948 ਦੀ ਧਾਰਾ 2 ਦੀ ਧਾਰਾ (ਬੀਬੀ) ਵਿੱਚ "ਸਾਂਝੇ ਉਦੇਸ਼" ਦੀ ਧਾਰਨਾ ਦਾ ਮਤਲਬ ਹੈ "ਕਿਸੇ ਸਾਂਝੀ ਲੋੜ, ਸਹੂਲਤ ਜਾਂ ਲਾਭ ਦੇ ਸਬੰਧ ਵਿੱਚ ਕੋਈ ਵੀ ਉਦੇਸ਼। ਪਿੰਡ" ਅਤੇ ਇਸ ਵਿੱਚ ਕੁਝ ਖਾਸ ਉਦੇਸ਼ ਸ਼ਾਮਲ ਹਨ। ਪਰਿਭਾਸ਼ਾ ਸਪੱਸ਼ਟ ਤੌਰ 'ਤੇ ਉਨ੍ਹਾਂ ਉਦੇਸ਼ਾਂ ਦੀ ਪੂਰੀ ਤਰ੍ਹਾਂ ਨਹੀਂ ਹੈ ਜਿਨ੍ਹਾਂ ਨੂੰ "ਪਿੰਡ ਦੀ ਸਾਂਝੀ ਲੋੜ, ਸਹੂਲਤ ਜਾਂ ਲਾਭ" ਬਣਾਉਣ ਲਈ ਮੰਨਿਆ ਜਾ ਸਕਦਾ ਹੈ। ਘੁਮਿਆਰਾਂ ਦੀ ਸਹੂਲਤ ਲਈ ਰਾਖਵੀਂ ਜ਼ਮੀਨ ਨੂੰ ਰਾਖਵਾਂਕਰਨ ਨਹੀਂ ਕਿਹਾ ਜਾ ਸਕਦਾ ਜੇ ਸਿਰਫ ਪਿੰਡ ਦੇ ਕੁਝ ਵਸਨੀਕਾਂ ਦੇ ਫਾਇਦੇ ਲਈ ਹੈ। ਸਮੁੱਚੇ ਪਿੰਡ ਦੀ ਆਰਥਿਕਤਾ ਨੂੰ ਘੁਮਿਆਰਾਂ ਨੂੰ ਕੁਝ ਸਹੂਲਤ ਪ੍ਰਦਾਨ ਕਰਨ ਲਈ ਮੁੱਢਲੀ ਅਤੇ ਜ਼ਰੂਰੀ ਲੋੜਾਂ ਲਈ ਰਾਖਵੇਂਕਰਨ ਦੀ ਲੋੜ ਹੋ ਸਕਦੀ ਹੈ। ਪਿੰਡ ਵਿੱਚੋਂ ਲੰਘਦੀ ਇੱਕ ਨਹਿਰ ਮਾਈਨਰ ਲਈ ਜ਼ਮੀਨ ਦਾ ਰਾਖਵਾਂਕਰਨ ਪਿੰਡ ਦੇ ਫਾਇਦੇ ਲਈ ਹੈ ਅਤੇ ਇੱਕ ਸਾਂਝੇ ਉਦੇਸ਼ ਲਈ ਜਾਇਜ਼ ਹੈ। ਗ੍ਰਾਮ ਪੰਚਾਇਤ ਨੂੰ ਆਮਦਨ ਪ੍ਰਦਾਨ ਕਰਨ ਲਈ ਜ਼ਮੀਨ ਦਾ ਰਾਖਵਾਂਕਰਨ ਵੀ ਐਕਟ ਦੇ ਸੈਕਸ਼ਨ 2 ਦੀ ਧਾਰਾ (ਬੀਬੀ) ਵਿੱਚ "ਆਮ ਉਦੇਸ਼" ਦੇ ਤੌਰ 'ਤੇ ਮਨਜ਼ੂਰ ਹੈ, ਖਾਸ ਤੌਰ 'ਤੇ "ਸਬੰਧਤ ਪਿੰਡ ਦੀ ਪੰਚਾਇਤ ਲਈ ਆਮਦਨੀ ਪ੍ਰਦਾਨ ਕਰਨ ਦੇ ਉਦੇਸ਼ ਨੂੰ ਪ੍ਰਦਾਨ ਕਰਦਾ ਹੈ। ਪਿੰਡ ਦਾ ਸਮਾਜ।"

ਭਾਰਤ ਦੇ ਸੰਵਿਧਾਨ ਦੇ ਅਨੁਛੇਦ 226 ਦੇ ਅਧੀਨ ਪਟੀਸ਼ਨ ਇਹ ਪ੍ਰਾਰਥਨਾ ਕਰਦੀ ਹੈ ਕਿ ਸਰਟੀਓਰੀ ਜਾਂ ਕਿਸੇ ਹੋਰ ਢੁਕਵੀਂ writ ਦੀ ਪ੍ਰਕਿਰਤੀ ਵਿੱਚ ਇੱਕ ਰਿੱਟ,

ਸਹਿਯੋਗੀ) ਨੂੰ ਮਿਲੇਜ ਫਾਹਜਗੜ੍ਹ, ਚਸੀਲ ਝੱਫਰ, ਜ਼ਿਲ੍ਹਾ ਰੋਹਤਾਲਾ ਦੀ ਇਕਸੁਰਤਾ ਯੋਜਨਾ ਦੀ ਸੋਧ ਲਈ ਨਿਰਦੇਸ਼ ਜਾਰੀ ਕੀਤੇ ਜਾਣ।

U- I). ਗੋਰ, ਵਕੀਲ, ਪਟੀਸ਼ਨਰ

. ਕੇ. ਕਪੂਰ, ਐਡਵੋਕੇਟ-ਜਨਰਲ, ਆਨੰਦ ਸਰੂਪ ਅਤੇ ਐਨ.ਐਨ. ਗੋਸਵਾਮੀ, ਐਡਵੋਕੇਟ, ਉੱਤਰਦਾਤਾਵਾਂ ਵੱਲੋਂ।

ਆਰਡਰ

ਸ਼ਮਸ਼ੇਰ ਬਹਾਦਰ, ਜੇ.-ਮਨੋਹਰ ਲਾਲ ਅਤੇ ਝੱਜਰ ਤਹਿਸੀਲ ਦੇ ਪਿੰਡ ਜਹਾਜਗੜ੍ਹ ਦੇ ਹੋਰ ਅਧਿਕਾਰ ਧਾਰਕਾਂ ਨੇ ਕਈ ਆਧਾਰਾਂ 'ਤੇ ਇਕਸੁਰਤਾ ਦੀ ਯੋਜਨਾ 'ਤੇ ਹਮਲਾ ਕੀਤਾ, ਪਰ ਇਨ੍ਹਾਂ ਵਿੱਚੋਂ ਸਿਰਫ ਚਾਰ ਹੀ ਹੁਣ ਉਨ੍ਹਾਂ ਦੇ ਵਿਦਵਾਨ ਵਕੀਲ ਸ਼੍ਰੀ ਗੋਰ ਦੁਆਰਾ ਮੇਰੇ ਸਾਹਮਣੇ ਬਹਿਸ ਵਿੱਚ ਦਬਾਏ ਗਏ ਹਨ।

ਪਹਿਲਾ ਰਿਜ਼ਰਵੇਸ਼ਨ, ਜਿਸ ਨੂੰ ਵਿਦਵਾਨ ਵਕੀਲ ਦੀ ਬੇਨਤੀ ਵਿੱਚ, "ਘੁਮਿਆਰ ਆਵਾ ਅਤੇ ਮਿੱਟੀ ਦੀ ਖੁਦਾਈ ਲਈ" 8 ਕਨਾਲ 11 ਮਰਲੇ ਦੇ ਖੇਤਰ ਨਾਲ ਸਬੰਧਤ ਜਾਇਜ਼ ਨਹੀਂ ਮੰਨਿਆ ਜਾ ਸਕਦਾ ਹੈ। ਵਿਦਵਾਨ ਵਕੀਲਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜ਼ਮੀਨ ਕਿਸੇ ਵਿਸ਼ੇਸ਼ ਵਰਗ ਦੇ ਲੋਕਾਂ ਲਈ ਰਾਖਵੀਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸਮੁੱਚੇ ਪਿੰਡ ਦਾ ਲਾਭ ਹੈ ਜਿਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਈਸਟ ਪੰਜਾਬ ਹੋਲਡਿੰਗਜ਼ (ਕੋਨ ਸੋਲਿਡੇਸ਼ਨ ਐਂਡ ਪ੍ਰਿਵੈਨਸ਼ਨ ਆਫ ਫਰੈਗਮੈਂਟੇਸ਼ਨ) ਐਕਟ, 1948 ਦੀ ਧਾਰਾ 2 ਵਿੱਚ "ਸਾਂਝੇ ਉਦੇਸ਼" ਦੀ ਧਾਰਨਾ ਦਾ ਅਰਥ ਹੈ " ਪਿੰਡ ਦੀ ਕਿਸੇ ਵੀ ਸਾਂਝੀ ਲੋੜ, ਸਹੂਲਤ ਜਾਂ ਲਾਭ ਦੇ ਸਬੰਧ ਵਿੱਚ ਕੋਈ ਵੀ ਉਦੇਸ਼ "। ਅਤੇ ਇਸ ਵਿੱਚ ਕੁਝ ਖਾਸ ਉਦੇਸ਼ ਸ਼ਾਮਲ ਹਨ। ਪਰਿਭਾਸ਼ਾ ਸਪੱਸ਼ਟ ਤੌਰ 'ਤੇ ਉਨ੍ਹਾਂ ਉਦੇਸ਼ਾਂ ਦੀ ਸੰਪੂਰਨ ਨਹੀਂ ਹੈ ਜਿਨ੍ਹਾਂ ਨੂੰ "ਪਿੰਡ ਦੀ ਸਾਂਝੀ ਲੋੜ, ਸਹੂਲਤ ਜਾਂ ਲਾਭ" ਵਜੋਂ ਮੰਨਿਆ ਜਾ ਸਕਦਾ ਹੈ। ਘੁਮਿਆਰਾਂ ਦੀ ਸਹੂਲਤ ਲਈ ਰਾਖਵੀਂ ਜ਼ਮੀਨ ਨੂੰ ਰਾਖਵਾਂਕਰਨ ਨਹੀਂ ਕਿਹਾ ਜਾ ਸਕਦਾ ਜੇ ਸਿਰਫ ਪਿੰਡ ਦੇ ਕੁਝ ਵਸਨੀਕਾਂ ਦੇ ਫਾਇਦੇ ਲਈ ਹੈ। ਸਮੁੱਚੇ ਪਿੰਡ ਦੀ ਆਰਥਿਕਤਾ ਨੂੰ ਘੁਮਿਆਰਾਂ ਨੂੰ ਕੁਝ ਸਹੂਲਤ ਪ੍ਰਦਾਨ ਕਰਨ ਲਈ ਮੁੱਢਲੀ ਅਤੇ ਜ਼ਰੂਰੀ ਲੋੜਾਂ ਲਈ ਰਾਖਵੇਂਕਰਨ ਦੀ ਲੋੜ ਹੋ ਸਕਦੀ ਹੈ। ਰਿਜ਼ਰਵੇਸ਼ਨ ਬਹੁਤ ਵੱਡੇ ਖੇਤਰ ਦਾ ਨਹੀਂ ਹੈ ਅਤੇ ਸਿਧਾਂਤਕ ਤੌਰ 'ਤੇ ਇਸ ਸਿੱਟੇ 'ਤੇ ਪਹੁੰਚਣਾ ਅਸੰਭਵ ਹੈ ਕਿ ਰਿਜ਼ਰਵੇਸ਼ਨ ਦਾ ਉਦੇਸ਼ "ਸਾਂਝੇ ਉਦੇਸ਼" ਦੀ ਪਰਿਭਾਸ਼ਾ ਦੇ ਅੰਦਰ ਨਹੀਂ ਆਉਂਦਾ ਹੈ।

ਹਮਲੇ ਅਧੀਨ ਅਗਲਾ ਰਾਖਵਾਂਕਰਨ 1 ਕਨਾਲ 13 ਮਰਲੇ "ਚਮੜੀ ਨੂੰ ਰੰਗਣ ਲਈ" ਹੈ। ਧਾਰਾ 2 ਦੀ ਧਾਰਾ (ਬੀਬੀ) ਨੂੰ ਈਸਟ ਪੰਜਾਬ ਹੋਲਡਿੰਗਜ਼ (ਕੰਸੋਲੀ ਡੇਸ਼ਨ ਐਂਡ ਪ੍ਰਿਵੈਨਸ਼ਨ ਆਫ ਫ੍ਰੈਗਮੈਂਟੇਸ਼ਨ) ਅਮੈਂਡਮੈਂਟ ਐਂਡ ਵੈਲੀਡੇਸ਼ਨ ਐਕਟ, ਪੰਜਾਬ ਐਕਟ ਨੰਬਰ 39 ਆਫ 1963 ਦੁਆਰਾ ਸੋਧਿਆ ਗਿਆ ਹੈ , ਜਿਸ ਵਿੱਚ ਸ਼ਾਮਲ ਕੀਤਾ ਗਿਆ ਹੈ,

ਉਦੇਸ਼ ਟੋਰ ਦੇ ਤੌਰ ਤੇ ਜਿਸਨੂੰ 'ਮਕਸਦ' ਲਈ ਬਣਾਇਆ ਜਾ ਸਕਦਾ ਹੈ। ਇਹ ਹੈ ਕਿ ਚਮੜੀ ਨੂੰ ਰੰਗਣ ਲਈ ਰਾਖਵਾਂ ਹੈ ਦੇ ਉਦੇਸ਼ ਦੇ ਦਾਇਰੇ ਵਿੱਚ ਕਿਉਂਕਿ ਰੰਗਾਈ ਰੰਗਾਈ ਵਿੱਚ ਇੱਕ ਪ੍ਰਕਿਰਿਆ ਹੈ।

ਵੇਹਮ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਬਾਗਪੁਰ ਮਾਈਨਰ ਲਈ ਨਹਿਰਾਂ 2 ਮਰਲੇ ਦਾ ਰਾਖਵਾਂਕਰਨ ਸਪੱਸ਼ਟ ਤੌਰ 'ਤੇ ਇੱਕ ਉਦੇਸ਼ ਹੈ ^ ਕੀ ਧਾਂਦਲੀ ਨੂੰ ਪੂਰੇ ਰਾਜ ਦਾ ਉਦੇਸ਼ ਕਿਹਾ ਜਾ ਸਕਦਾ ਹੈ, ਵਿਦਵਾਨ ਵਕੀਲ ਦਾ ਇਰਾਦਾ ਇਹ ਹੈ ਕਿ ਨਹਿਰਾਂ ਅਤੇ ਮਾਈਨਰ ਦੀ ਚਿੰਤਾ ਹੈ। ਰਾਜ ਸਰਕਾਰ ਅਤੇ ਭਾਵੇਂ ਇੱਕ ਡਿਸਟ੍ਰੀਬਿਊਟਰੀ ਕਿਸੇ ਪਿੰਡ ਵਿੱਚੋਂ ਲੰਘ ਸਕਦੀ ਹੈ, ਇਹ ਰਾਜ ਸਰਕਾਰ ਦਾ ਕਾਰੋਬਾਰ ਅਤੇ ਜ਼ਿੰਮੇਵਾਰੀ ਹੈ

ਇਸ ਮੰਤਵ ਲਈ ਜ਼ਮੀਨ ਐਕੁਆਇਰ ਕਰੋ। ਇਹ ਧਿਆਨ ਦੇਣ ਯੋਗ ਹੈ ਕਿ ਪੰਜਾਬ ਐਕਟ, 1963 ਦਾ ਸੰਖਿਆ 39, ਜਿਸਦਾ ਮੈਂ ਪਹਿਲਾਂ ਹੀ ਇਸਤਿਹਾਰ ਦੇ ਚੁੱਕਾ ਹਾਂ, ਵਿੱਚ "ਪਿੰਡ ਦੇ ਵਾਟਰ-ਕੋਰਸ ਜਾਂ ਵਾਟਰ-ਚੈਨਲ" ਨੂੰ "ਸਾਂਝੇ ਉਦੇਸ਼" ਦੀ ਪਰਿਭਾਸ਼ਾ ਦੇ ਅਧੀਨ ਆਉਂਦੇ ਉਦੇਸ਼ ਵਜੋਂ ਸ਼ਾਮਲ ਕੀਤਾ ਗਿਆ ਹੈ ਪਿੰਡ ਦੀ ਸੜਕ ਵਾਂਗ ਪਿੰਡ ਦਾ ਪਾਣੀ ਪਿੰਡ ਤੋਂ ਬਾਹਰ ਵਹਿ ਰਿਹਾ ਹੋਵੇ ਜਾਂ ਕਿਸੇ ਹੋਰ ਪਿੰਡ ਵਿੱਚੋਂ ਵਹਿ ਰਿਹਾ ਹੋਵੇ। ਕਿਸੇ ਪਿੰਡ ਵਿੱਚੋਂ ਵਾਟਰ ਕੋਰਸ ਲੰਘਣ ਲਈ ਜ਼ਮੀਨ ਦੀ ਰਾਖਵੀਂ ਰਾਖਵੀਂ ਰਾਖੀ ਕੀਤੀ ਜਾਵੇਗੀ ਬਸ਼ਰਤੇ ਇਹ ਪਿੰਡ ਦੇ ਫਾਇਦੇ ਲਈ ਹੋਵੇ। ਧਾਰਾ 2 ਦੀ ਧਾਰਾ (ਬੀਬੀ) ਦੇ ਸੰਚਾਲਨ ਵਾਲੇ ਸ਼ਬਦ ਕਿ "ਸਾਂਝੇ ਉਦੇਸ਼" "ਪਿੰਡ ਦੀ ਕਿਸੇ ਵੀ ਸਾਂਝੀ ਲੋੜ, ਸਹੂਲਤ ਜਾਂ ਲਾਭ" ਨਾਲ ਸਬੰਧਤ ਹੋਣੇ ਚਾਹੀਦੇ ਹਨ ਮਹੱਤਵਪੂਰਨ ਹਨ ਅਤੇ ਜ਼ਮੀਨ ਕਿਸੇ ਨਾਬਾਲਗ ਲਈ ਰਾਖਵੀਂ ਹੈ, ਖਾਸ ਕਰਕੇ ਜਦੋਂ ਖੇਤਰ 18 ਕਨਾਲ 2 ਹੋਵੇ। ਮਾਰਲਾ ਇਸ ਪਰਿਭਾਸ਼ਾ ਦੇ ਅੰਦਰ ਆਉਂਦਾ ਹੈ। ਉੱਤਰੀ ਭਾਰਤ ਨਹਿਰ ਅਤੇ ਡਰੇਨੇਜ ਐਕਟ ਦੀ ਧਾਰਾ 3 ਦੀ ਉਪ-ਧਾਰਾ (2) ਦੇ ਅਧੀਨ ਇੱਕ ਵਾਟਰਕੋਰਸ ਦਾ ਮਤਲਬ ਹੈ ਕੋਈ ਵੀ ਅਜਿਹਾ ਚੈਨਲ ਜਿਸ ਨੂੰ ਨਹਿਰ ਤੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਜਿਸਦੀ 'ਰਾਜ ਸਰਕਾਰ ਦੀ ਕੀਮਤ' ਤੇ ਦੇਖਭਾਲ ਨਹੀਂ ਕੀਤੀ ਜਾਂਦੀ ਹੈ, ਅਤੇ ਸਾਰੇ ਅਜਿਹੇ ਕਿਸੇ ਵੀ ਚੈਨਲ ਨਾਲ ਸਬੰਧਤ ਸਹਾਇਕ ਕੰਮ। ^ ਇੱਕ ਪਿੰਡ ਵਿੱਚੋਂ ਲੰਘਦੇ ਪਾਣੀ ਦੇ ਚੈਨਲਾਂ ਅਤੇ ਵਾਟਰ ਕੋਰਸਾਂ ਨੂੰ ਸੋਧ ਐਕਟ ਨੰਬਰ 39 ਦੁਆਰਾ ਧਾਰਾ 2 ਦੀ ਧਾਰਾ (ਬੀਬੀ) ਦੀ ਉਪ-ਧਾਰਾ (iii) ਵਿੱਚ "ਸਾਂਝੇ ਉਦੇਸ਼" ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। 1963 ਦਾ, ਅਤੇ ਇਹ ਮੈਨੂੰ ਜਾਪਦਾ ਹੈ ਕਿ ਵਿਧਾਨ ਸਭਾ ਦਾ ਇਰਾਦਾ ਇਸ ਕਿਸਮ ਦੇ ਰਾਖਵੇਂਕਰਨ ਨੂੰ ਸਾਂਝੇ ਉਦੇਸ਼ ਲਈ ਕੀਤੇ ਜਾਣ ਦੇ ਯੋਗ ਬਣਾਉਣਾ ਹੈ। ਇਸ ਤੋਂ ਇਲਾਵਾ, ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਬਾਗਪੁਰ ਮਾਈਨਰ ਲਈ ਰਾਖਵਾਂ ਰਕਬਾ ਸਿਰਫ 18 ਕਨਾਲ 2 ਮਰਲੇ ਹੈ ਅਤੇ ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਇਹ ਛੋਟਾ ਜਿਹਾ ਖੇਤਰ ਉੱਤਰੀ ਭਾਰਤ ਨਹਿਰ ਅਤੇ ਡਰੇਨੇਜ ਵਿਚ ਪਰਿਭਾਸ਼ਤ ਕੀਤੇ ਗਏ ਵਾਟਰ ਕੋਰਸ ਤੋਂ ਇਲਾਵਾ ਕਿਸੇ ਵੀ ਉਦੇਸ਼ ਲਈ ਜ਼ਰੂਰੀ ਹੈ। ਐਕਟ.

ਕਨਾਲ 3 ਮਰਲੇ ਜ਼ਮੀਨ ਦਾ ਰਕਬਾ "ਗ੍ਰਾਮ ਪੰਚਾਇਤ ਦੀ ਆਮਦਨ ਲਈ" ਹੈ। "ਆਮ

ਮਨੋਹਰ ਲਾਲ ਮਕਸਦ" ਖਾਸ ਤੌਰ 'ਤੇ "ਮੁਹੱਈਆ ਕਰਨ ਅਤੇ ਹੋਰਾਂ ਨੂੰ ਪ੍ਰਾਪਤ ਕਰਨ ਦਾ ਉਦੇਸ਼ ਪ੍ਰਦਾਨ ਕਰਦਾ ਹੈ, ਸੈਟਲਮੈਂਟ ਲਾਭ ਲਈ ਸਬੰਧਤ ਪਿੰਡ ਦੇ ਪੀ.ਐਨ.ਸੀਪਿੰਡ ਦਾ ਭਾਈਚਾਰਾ? 7 "ਇਹ ਸਵੀਕਾਰਯੋਗ ਤੌਰ 'ਤੇ ਅਧਿਕਾਰੀ, ਕੌਂਸਿਲ ਨੂੰ ਬੇਨਤੀ ਨਹੀਂ ਕੀਤੀ ਜਾ ਸਕਦੀ ਹੈ ਕਿ ਹੋਲਡ-ਚਾਇਤ ਦੇ ਪੈਨਡੇਸ਼ਨ ਲਈ ਆਮਦਨ ਦਾ ਸਿਰਫ ਪ੍ਰਬੰਧ ਹੀ ਪਿੰਡ ਦੇ ਲਾਭ ਲਈ ਜ਼ਰੂਰੀ ਨਹੀਂ ਹੈ।

ਭਾਈਚਾਰਾ। ਕੋਈ ਇਲਜ਼ਾਮ ਨਹੀਂ ਹੈ ਕਿ ਪੰਚਾਇਤ ਦੀ ਆਮਦਨ ਦਾ ਪ੍ਰਬੰਧ ਪਿੰਡ ਦੇ ਭਾਈਚਾਰੇ ਦੇ ਲਾਭ ਲਈ ਨਹੀਂ ਹੈ, ਅਤੇ ਰਾਜ ਦੀ ਤਰਫੋਂ ਇਹ ਬਿਆਨ ਹੈ ਕਿ ਸਾਰੇ ਰਾਖਵੇਂਕਰਨ ਆਮ ਤੌਰ 'ਤੇ ਪਿੰਡ ਦੇ ਭਾਈਚਾਰੇ ਲਈ ਕੀਤੇ ਗਏ ਹਨ। ਇਸ ਲਈ ਇਹ ਸਿੱਟਾ ਕੱਢਿਆ ਜਾਣਾ ਚਾਹੀਦਾ ਹੈ ਕਿ ਜ਼ਮੀਨ ਗ੍ਰਾਮ ਪੰਚਾਇਤ ਲਈ ਆਮਦਨ ਲਈ ਰਾਖਵੀਂ ਰੱਖੀ ਗਈ ਹੈ ਤਾਂ ਜੋ ਪਿੰਡ ਦੇ ਲਾਭ ਲਈ।

ਭਾਈਚਾਰੇ ਇਸ ਲਈ ਇਹ ਪਟੀਸ਼ਨ ਅਸਫਲ ਹੋ ਜਾਂਦੀ ਹੈ ਅਤੇ ਖਾਰਜ ਹੋ ਜਾਂਦੀ ਹੈ। ਦੇ ਤੌਰ 'ਤੇ ਬਹੁਤ ਸਾਰੇ ਰਾਖਵੇਂਕਰਨ ਜਿਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਹੈ, ਨੂੰ ਹਾਲ ਹੀ ਵਿੱਚ ਸੁਰੱਖਿਅਤ ਕੀਤਾ ਗਿਆ ਹੈ - ਸੋਧ ਐਕਟ ਦੁਆਰਾ, ਇਸ ਪਟੀਸ਼ਨ ਦੀ ਲਾਗਤ ਦਾ ਕੋਈ ਆਦੇਸ਼ ਨਹੀਂ ਹੋਵੇਗਾ।

*ਬੀ. ਆਰ. ਟੀ*

ਡਿਸਕਲੇਮਰ:- ਸਥਾਨਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਨਿਰਣਾ ਕੇਵਲ ਮੁਕੱਦਮੇਬਾਜ਼ਾ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸਮਝਣ ਤੱਕ ਹੀ ਸੀਮਤ ਹੈ ਅਤੇ ਇਸਦਾ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਸਾਰੇ ਵਿਹਾਰਕ ਅਤੇ ਅਧਿਕਾਰਤ ਮੰਤਵਾਂ ਲਈ, ਨਿਆਂ ਨਿਰਣੇ ਦਾ ਅੰਗਰੇਜ਼ੀ ਸੰਸਕਰਣ-ਪ੍ਰਮਾਣਿਕ ਹੋਵੇਗਾ ਅਤੇ ਅਮਲ ਲਾਗੂ ਕਰਨ ਲਈ ਇਸ ਨੂੰ ਤਰਜੀਹ ਦਿੱਤੀ ਜਾਵੇਗੀ।

